

ਜਿਆਦਾ ਮਜ਼ਬੂਤ, ਜਿਆਦਾ ਸਿਹਤਮੰਦ ਓਨਟਾਰਿਓ

2017 ਓਨਟਾਰਿਓ ਬਜਟ



ਸਿਹਤ ਦੇਖਭਾਲ ਨੂੰ ਮਜ਼ਬੂਤ ਕਰਨਾ

ਓਨਟਾਰਿਓ ਵਿਚਲੇ ਲੋਕ ਉੱਚ-ਗੁਣਵੱਤਾ ਵਾਲੀ, ਜਨਤਕ ਤੌਰ ਤੇ ਫੰਡ ਕੀਤੀ ਜਾਣ ਵਾਲੀ ਸਿਹਤ ਦੇਖਭਾਲ ਦੇ ਹੱਕਦਾਰ ਹਨ। ਇਸ ਕਰਕੇ ਸਰਕਾਰ ਦੁਆਰਾ ਸਿਹਤ ਦੇਖਭਾਲ ਵਿਵਸਥਾ ਨੂੰ ਬਦਲਣਾ ਜਾਰੀ ਹੈ – ਤਾਂ ਕਿ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਸਹੀ ਦੇਖਭਾਲ ਪ੍ਰਾਪਤ ਕਰ ਸਕਣ ਜਦੋਂ ਅਤੇ ਜਿਥੇ ਉਨ੍ਹਾਂ ਨੂੰ ਉਸ ਦੀ ਲੋੜ ਹੈ।

ਓਨਟਾਰਿਓ ਦੇਖਭਾਲ ਤੱਕ ਪਹੁੰਚ ਨੂੰ ਵਧਾਉਣ, ਉਡੀਕ ਦੇ ਸਮਿਆਂ ਨੂੰ ਘਟਾਉਣ ਅਤੇ ਮਰੀਜ਼ਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਅਗਲੇ ਤਿੰਨ ਸਾਲਾਂ ਦੌਰਾਨ ਸਿਹਤ ਦੇਖਭਾਲ ਨਿਵੇਸ਼ਾਂ ਵਿੱਚ 11.5 ਬਿਲੀਅਨ ਡਾਲਰ ਦਾ ਵਾਧਾ ਕਰ ਰਿਹਾ ਹੈ। 2017 ਦੇ ਸੰਤੁਲਿਤ ਬਜਟ ਵਿੱਚ 2016 ਦੇ ਬਜਟ ਵਿੱਚ ਕੀਤੀ ਗਈ ਵਚਨਬੱਧਤਾ ਤੇ ਅਗੇ ਕੰਮ ਕਰਦੇ ਹੋਏ, ਸਿਹਤ ਦੇਖਭਾਲ ਨਿਰਮਾਣ ਲਈ 7 ਬਿਲੀਅਨ ਡਾਲਰ ਦਾ ਨਵਾਂ ਬੂਸਟਰ ਸ਼ੇਅਰ ਸ਼ਾਮਲ ਹੈ।



ਹੋਰ ਜਿਆਦਾ ਐਮ ਆਰ ਆਈਆਂ (MRIs),
ਮੇਡੀਆ-ਬਿੰਦ ਸਰਜਰੀਆਂ ਅਤੇ ਕੁੱਲੇ ਜਾਂ
ਗੋਡਿਆਂ ਨੂੰ ਬਦਲਣ ਵਾਲੀਆਂ ਸਰਜਰੀਆਂ
ਸਮੇਤ ਵਿਸ਼ਿਸ਼ਟ ਦੇਖਭਾਲ ਅਤੇ ਸੇਵਾਵਾਂ
ਵਾਸਤੇ

**ਉਡੀਕ ਦੇ ਸਮੇਂ ਦੀਆਂ ਛੋਟੀਆਂ
ਮਿਆਦਾਂ।**



ਓਹਿਪ+ (OHIP+) : ਬੱਚਿਆਂ ਅਤੇ
ਕਿਸ਼ੋਰਾਂ ਵਾਸਤੇ ਫਾਰਮਾ ਕੇਅਰ ਰਾਹੀਂ 24
ਸਾਲ ਅਤੇ ਉਸ ਤੋਂ ਘੱਟ ਉਮਰ ਦੇ ਸਾਰੇ
ਲੋਕਾਂ ਲਈ

**ਮੁਫਤ ਨਿਰਦਿਸ਼ਟ
ਦਵਾਈਆਂ।**



ਉੱਚ-ਗੁਣਵੱਤਾ ਵਾਲੀ ਦੇਖਭਾਲ ਅਤੇ
ਸੇਵਾਵਾਂ ਲਈ

**ਨਵੇਂ ਅਤੇ ਸੁਧਰੇ ਹੋਏ
ਹਸਪਤਾਲ।**

ਅਸੀਂ ਕਿਵੇਂ ਸਹਾਇਤਾ ਕਰ ਰਹੇ ਹਾਂ

ਓਨਟਾਰੀਓ ਇਹ ਕਰਕੇ ਕਾਰਵਾਈ ਕਰ ਰਿਹਾ ਹੈ:

- ਜਨਵਰੀ 2018 ਵਿੱਚ ਸ਼ੁਰੂ ਕਰਕੇ ਸਾਰੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਮੁਫਤ ਨਿਰਦਿਸ਼ਟ ਦਵਾਈਆਂ ਮੁਹੱਈਆ ਕਰਕੇ – ਕੈਨੇਡਾ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਪ੍ਰਾਂਤ। ਇਸ ਵਿੱਚ ਜਿਆਦਾਤਰ ਗੰਭੀਰ ਅਵਸਥਾਵਾਂ, ਆਮ ਚਿਰਕਾਲੀ ਅਵਸਥਾਵਾਂ, ਬਚਪਨ ਵਿੱਚ ਹੋਣ ਵਾਲੇ ਕੈਂਸਰਾਂ ਅਤੇ ਦੂਸਰੀਆਂ ਬਿਮਾਰੀਆਂ ਦੇ ਇਲਾਜ ਵਾਸਤੇ ਦਵਾਈਆਂ ਸ਼ਾਮਲ ਹੋਣਗੀਆਂ।
- ਡਾਕਟਰਾਂ, ਨਰਸਾਂ, ਸੋਸ਼ਲ ਵਰਕਰਾਂ ਅਤੇ ਦੂਸਰੇ ਸਿਹਤ ਦੇਖਭਾਲ ਪੇਸ਼ੇਵਰਾਂ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਪ੍ਰਾਪਤ ਕਰਨ ਨੂੰ ਅਸਾਨ ਬਾਨਉਣ ਵਾਸਤੇ ਮੁਫਲੀ ਦੇਖਭਾਲ ਨੂੰ ਵਧਾ ਕੇ।
- ਹੋਮ ਨਰਸਿੰਗ, ਨਿਜੀ ਸਹਾਰੇ, ਫਿਜ਼ੀਓਥੈਰੇਪੀ ਅਤੇ ਰਾਹਤ ਦੇਖਭਾਲ ਸੇਵਾਵਾਂ ਰਾਹੀਂ ਹੋਰ ਜਿਆਦਾ ਰਿਹਾਇਸ਼ ਅਤੇ ਕਮਿਊਨਿਟੀ ਦੇਖਭਾਲ ਮੁਹੱਈਆ ਕਰਕੇ।
- ਉੱਚ-ਗੁਣਵੱਤਾ ਵਾਲੀ ਦੇਖਭਾਲ ਡਲਿਵਰ ਕਰਨ ਲਈ ਅਤੇ ਉਡੀਕ ਦੇ ਸਮਿਆਂ ਨੂੰ ਘਟਾਉਣ ਲਈ, ਕੁੱਲੇ ਜਾਂ ਗੋਡਿਆਂ ਦੀਆਂ ਬਦਲੀ, ਐਮ ਆਰ ਆਈਆਂ (MRIs) ਅਤੇ ਐਪਟੋਮੀਟਰਿਸਟ (optometrist) ਸੇਵਾਵਾਂ ਸਮੇਤ, ਹੋਰ ਜਿਆਦਾ ਵਿਸ਼ਿਸ਼ਟ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਵਧਾ ਕੇ।
- ਮਾਨਸਿਕ ਸਿਹਤ ਅਤੇ ਨਸ਼ਿਆਂ ਸੰਬੰਧੀ ਪਹਿਲਾਂ, ਜਿਵੇਂ ਕਿ ਖਾਸ ਢਾਂਚੇ ਵਾਲੀ ਸਾਇਕੋਥੈਰੇਪੀ, ਸਹਾਰਾ ਦੇਣ ਵਾਲੀ ਰਿਹਾਇਸ਼ ਅਤੇ ਕਿਸ਼ੋਰਾਂ ਲਈ ਸੇਵਾਵਾਂ, ਲਈ ਪੂੰਜੀ ਦੇਕੇ।
- ਡਿਮੇਨਸ਼ੀਆ ਨਾਲ ਨਿਰਬਾਹ ਕਰ ਰਹੇ ਲੋਕਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਸੇਵਾਵਾਂ ਵਿੱਚ ਸੁਧਾਰ ਕਰਕੇ।
- ਜਿਆਦਾ ਸਿਹਤਮੰਦ ਭੋਜਨ ਅਤੇ ਹੋਰ ਵਿਸ਼ਿਸ਼ਟ ਸਟਾਫ਼ ਦੇ ਨਾਲ ਰਿਹਾਇਸ਼ੀ ਦੇਖਭਾਲ ਨੂੰ ਸੁਧਾਰਨ ਲਈ ਲੈਂਗ-ਟਰਮ ਕੇਅਰ ਹੋਮਾਂ ਅਤੇ ਸੇਵਾਵਾਂ ਲਈ ਫੰਡਿੰਗ ਵਿੱਚ ਵਾਧਾ ਕਰਕੇ।
- 17 ਹਸਪਤਾਲਾਂ ਅਤੇ ਕਮਿਊਨਿਟੀ ਕਲੀਨਿਕਾਂ ਵਿੱਚ ਚਿਰਕਾਲੀ ਦਰਦ ਦੇ ਪ੍ਰਬੰਧ ਲਈ ਪ੍ਰੋਗਰਾਮ ਵਿਕਸਤ ਕਰਕੇ।
- ਫੀਟਲ ਅਲਕੋਹਲ ਸਪੈਕਟ੍ਰਮ ਡਿਸਆਰਡਰ (Fetal Alcohol Spectrum Disorder) ਦੁਆਰਾ ਪ੍ਰਭਾਵਿਤ ਬੱਚਿਆਂ, ਕਿਸ਼ੋਰਾਂ ਅਤੇ ਪਰਿਵਾਰਾਂ ਦੇ ਜੀਵਨਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਸੇਵਾਵਾਂ ਵਿੱਚ ਵਾਧਾ ਕਰਕੇ।

ਓਨਟਾਰੀਓ ਪ੍ਰਾਂਤ ਭਰ ਵਿੱਚ ਹਸਪਤਾਲਾਂ ਦੇ ਵਿਸਤਾਰ ਅਤੇ ਆਧੁਨਿਕੀਕਰਨ ਦਾ ਸਮਰਥਨ ਕਰ ਰਿਹਾ ਹੈ

ਉੱਤਰ

- ਨਿਰਮਿਤ ਸੈਲਟ ਖੇਤਰ ਹਸਪਤਾਲ ਦਾ ਪੁਨਰਵਿਕਾਸ
- ਉਸਾਰੀ ਹੇਠ ਐਂਟੀਕੋਕਨ ਜਨਰਲ ਹਸਪਤਾਲ ਫੇਜ਼ 1
- ਪ੍ਰਾਪਤੀ/ਯੋਜਨਾਬੰਦੀ ਹੈਲਥ ਸਾਇੰਸਿਜ਼ ਨੈਰਥ ਸਡਬਰੀ ਵਿੱਚ ਨੈਰਦਰਨ ਓਨਟਾਰੀਓ ਸਕੂਲ ਆਫ ਮੈਡੀਸਨ

ਪੂਰਬੀ

- ਨਿਰਮਿਤ ਚਿਲਡਰਨਜ਼ ਹੋਸਪੀਟਲ ਆਫ ਈਸਟਰਨ ਓਨਟਾਰੀਓ ਫੇਜ਼ 3
- ਉਸਾਰੀ ਹੇਠ ਯੂਨੀਵਰਸਿਟੀ ਆਫ ਟਾਵਾ ਹਾਰਟ ਇੰਸਟੀਟਿਊਟ ਪੁਨਰਵਿਕਾਸ
- ਪ੍ਰਾਪਤੀ/ਯੋਜਨਾਬੰਦੀ ਬਰੋਕਵਿਲ ਜਨਰਲ ਹਸਪਤਾਲ ਮੈਟਲ ਹੈਲਥ/ਸੀਸੀਸੀ/ਰੀਹੋਥ

ਦੱਖਣ ਪੱਛਮੀ

- ਨਿਰਮਿਤ ਸੇਂਟ ਜੋਸਫਸ ਹੈਲਥ ਕੇਅਰ ਪਾਰਕਵੁੱਡ/ਸੇਂਟ ਥੋਮਸ ਮੈਟਲ ਹੈਲਥ
- ਉਸਾਰੀ ਹੇਠ ਸੇਂਟ ਥੋਮਸ ਐਲਗਿੰਨ ਜਨਰਲ ਹਸਪਤਾਲ ਐਮਰਜੈਂਸੀ, ਐਮਬੂਲੈਂਟਰੀ ਅਤੇ ਮੈਟਲ ਹੈਲਥ
- ਪ੍ਰਾਪਤੀ/ਯੋਜਨਾਬੰਦੀ ਫਰਗਸ ਵਿੱਚ ਗਰੇਵਜ਼ ਮੇਮੋਰੀਏਲ ਕਮਿਊਨਿਟੀ ਹਸਪਤਾਲ

ਮੱਧਵਰਤੀ

- ਨਿਰਮਿਤ ਮਾਰਖਮ ਸਟੇਫਵਿਲ ਪੁਨਰਵਿਕਾਸ ਹਸਪਤਾਲ
- ਉਸਾਰੀ ਹੇਠ ਮਕੈਂਜੀ ਹੈਲਥ ਨਵਾਂ ਵੇਹਨ ਹਸਪਤਾਲ
- ਪ੍ਰਾਪਤੀ/ਯੋਜਨਾਬੰਦੀ ਸਕੂਲ ਮਾਈਕਲ ਗੈਰੋ ਹਸਪਤਾਲ ਟੋਰੋਂਟੋ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਨਵਾਂ ਟਾਵਰ

5 ਨਵੇਂ ਹਸਪਤਾਲ ਪ੍ਰਾਜੈਕਟ

- ਨਿਆਗਰਾ ਹੈਲਥ ਸਿਸਟਮ - ਨਵਾਂ ਸਾਉਥ ਨਿਆਗਰਾ ਹੋਸਪੀਟਲ ਕੈਪੀਟਲ ਪ੍ਰਾਜੈਕਟ
- ਟ੍ਰਿਲੀਯਮ ਹੈਲਥ ਪਾਰਟਨਰਜ਼ ਇੰਨ ਮਿਸੀਸਾਗਾ - ਵਿਸਤ੍ਰਿਤ ਪੁਨਰਵਿਕਾਸ ਪ੍ਰਾਜੈਕਟ
- ਵਿੰਡਸਰ ਗੀਨਲ ਹੈਲਥ ਸੈਂਟਰ - ਨਵਾਂ ਗੀਨਫੀਲਡ ਹੋਸਪੀਟਲ ਪ੍ਰਾਜੈਕਟ
- ਵੀਨੀਬੇਏਕੇ ਏਰੀਆ ਹੈਲਥ ਅਥਾਰਿਟੀ - ਰੀਪਲੇਸਮੈਂਟ ਹੋਸਪੀਟਲ ਪ੍ਰਾਜੈਕਟ
- ਹੈਮਿਲਟਨ ਹੈਲਥ ਸਾਇੰਸਿਜ਼ - ਹੈਮਿਲਟਨ ਪੁਨਰਵਿਕਾਸ ਪ੍ਰਾਜੈਕਟ

ਹਸਪਤਾਲ ਪ੍ਰਾਜੈਕਟ

- 21 2013 ਤੋਂ ਉਸਾਰੇ ਗਏ
- 18 ਉਸਾਰੀ ਹੇਠ
- 16 ਯੋਜਨਾਬੰਦੀ/ਪ੍ਰਾਪਤੀ